

12 ਮਾਰਚ, 2018

ਸਿਟੀ ਕਾਉਂਸਿਲ 2018 ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਦੁਆਰਾ ਅਸਰ ਪਾਉਣ ਲਈ ਨਿਵੇਸ਼ ਕਰ ਰਹੀ ਹੈ

ਬ੍ਰੈਂਪਟਨ, ਓਨਟਾਰੀਓ – ਸਿਟੀ ਆਫ ਬ੍ਰੈਂਪਟਨ (City of Brampton) 2018 ਕਮਿਊਨਿਟੀ ਗ੍ਰਾਂਟ ਪ੍ਰੋਗਰਾਮ (Community Grant Program) ਦੁਆਰਾ ਬ੍ਰੈਂਪਟਨ ਵਿੱਚ ਸਥਿਤ ਗ਼ੈਰ-ਲਾਭ ਸੰਸਥਾਵਾਂ ਲਈ ਫੰਡਿੰਗ ਵਿੱਚ \$850,000 ਦਾ ਨਿਵੇਸ਼ ਕਰ ਰਹੀ ਹੈ।

ਇਸ ਸਾਲ, ਸਿਟੀ ਕਾਉਂਸਿਲ (City Council) ਨੇ ਨਵੇਂ ਤਿਉਹਾਰਾਂ, ਖੇਡ ਟੂਰਿਜ਼ਮ ਸਬੰਧੀ ਕਾਰਜਕਰਮਾਂ, ਰੇਕ੍ਰੀਏਸ਼ਨ (ਮਨਪਰਚਾਵਾ) ਪ੍ਰੋਗਰਾਮਿੰਗ, ਕਲਾ ਅਤੇ ਸੰਸਕ੍ਰਿਤੀ ਪ੍ਰੋਗਰਾਮਾਂ ਦੇ ਨਾਲ-ਨਾਲ, ਹਰ ਸਾਲ ਹੋਣ ਵਾਲੇ ਕਾਰਜਕਰਮਾਂ ਵਿੱਚ ਰੋਮਾਂਚਕ ਤਬਦੀਲੀਆਂ ਦਾ ਸਮਰਥਨ ਕਰਦੇ ਹੋਏ, 34 ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਨਿਵੇਸ਼ ਸ਼ਹਿਰ ਦੇ ਸੱਭਿਆਚਾਰਕ ਜੋਸ਼ੀਲੇਪਣ ਨੂੰ ਵਧਾਉਂਦੇ ਹੋਏ, ਸ਼ਹਿਰੀ ਮਾਣ ਅਤੇ ਭਾਈਚਾਰਕ ਸਮੂਲੀਅਤ ਦਾ ਨਿਰਮਾਣ ਕਰਦੇ ਹੋਏ ਸਕਾਰਾਤਮਕ ਊਰਜਾ ਪੈਦਾ ਕਰੇਗਾ।

ਸਮਰਥਿਤ ਪ੍ਰੋਗਰਾਮਾਂ ਦੀ ਪੂਰੀ ਸੂਚੀ [found here](#) (ਇੱਥੇ ਦੇਖੀ) ਜਾ ਸਕਦੀ ਹੈ।

ਜਨਵਰੀ 2018 ਵਿੱਚ ਨਵੀਂ, ਗਵਾਂਢ ਸਬੰਧੀ ਪਹਿਲਕਦਮੀ (ਨੇਬਰਹੁੱਡ ਇਨੀਸ਼ੀਏਟਿਵ) ਸਟ੍ਰੀਮ (Neighbourhood Initiatives Stream) ਉਹਨਾਂ ਪ੍ਰੋਜੈਕਟਾਂ ਦਾ ਸਮਰਥਨ ਕਰਦੀ ਹੈ, ਜੋ ਉਹਨਾਂ ਗਵਾਂਢਾਂ ਨੂੰ ਮਜ਼ਬੂਤ ਬਣਾਉਣ ਲਈ ਸੰਚਾਲਿਤ ਕੀਤੇ ਜਾਂਦੇ ਹਨ, ਜੋ ਬ੍ਰੈਂਪਟਨ ਦਾ ਵਿਕਾਸ ਕਰਦੇ ਹਨ। ਅਰਜ਼ੀਆਂ ਪੂਰਾ ਸਾਲ ਸਵੀਕਾਰ ਕੀਤੀਆਂ ਜਾਂਦੀਆਂ ਹਨ, ਜਦੋਂ ਤੱਕ ਸਾਲਾਨਾ ਫੰਡਿੰਗ ਵੰਡ ਕੀਤੀ ਜਾਂਦੀ ਹੈ।

ਸਿਟੀ ਦੇ ਗ੍ਰਾਂਟ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ, www.brampton.ca 'ਤੇ ਜਾਓ।

ਹਵਾਲਾ:

“ਸਿਟੀ ਦਾ ਕਮਿਊਨਿਟੀ ਗ੍ਰਾਂਟ ਪ੍ਰੋਗਰਾਮ ਇੱਕ ਮਹੱਤਵਪੂਰਨ ਨਿਵੇਸ਼ ਹੈ, ਜੋ ਨਿਵਾਸੀਆਂ ਅਤੇ ਆਉਣ ਵਾਲਿਆਂ (ਵਿਜੀਟਰਾਂ) ਨੂੰ ਸਾਡੇ ਸ਼ਹਿਰ ਬਾਰੇ ਹੋਰ ਜਾਣਨ, ਪੜਚੋਲ ਕਰਨ ਅਤੇ ਜਸ਼ਨ ਮਨਾਉਣ ਦੇ ਹੋਰ ਮੌਕੇ ਮੁਹੱਈਆ ਕਰਦੇ ਹੋਏ, ਨਵੇਂ ਅਤੇ ਵਿਸਤ੍ਰਿਤ ਅਨੁਭਵ ਪੇਸ਼ ਕਰਨ ਲਈ ਭਾਈਚਾਰਕ ਸੰਗਠਨਾਂ ਦੀ ਮਦਦ ਕਰਦਾ ਹੈ।”

- ਮੇਅਰ ਲਿੰਡਾ ਜੈਫਰੀ (Linda Jeffrey)

ਬ੍ਰੈਂਪਟਨ ਵੱਡਾ ਸੋਚ ਰਿਹਾ ਹੈ। ਅਸੀਂ ਪੂਰੀ ਇਕਾਗਰਤਾ ਦੇ ਨਾਲ ਭਵਿੱਖ ਲਈ ਤਿਆਰ ਸੰਗਠਨ ਹਾਂ। ਅਸੀਂ ਜਾਣਦੇ ਹਾਂ ਕਿ ਸਾਡੇ ਭਾਈਚਾਰੇ ਵਿੱਚ ਵਾਧਾ, ਨੌਜਵਾਨ ਅਤੇ ਵਿਵਿਧਤਾ ਸਾਨੂੰ ਵੱਖਰਾ ਬਣਾਉਂਦੇ ਹਨ। ਨਿਵੇਸ਼ ਨੂੰ ਉਤਸ਼ਾਹਿਤ ਕਰਦੇ ਹੋਏ ਅਤੇ ਆਪਣੀ ਵਿਸ਼ਵ-ਵਿਆਪੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਕੈਨੇਡਾ ਦੇ ਨਵੀਨਤਾਕਾਰੀ ਸੁਪਰ ਲਾਂਘੇ ਦੇ ਕੇਂਦਰ ਵਿੱਚ ਸਥਿਤ ਹਾਂ। ਅਸੀਂ ਜੋਸ਼ੀਲੇ ਸ਼ਹਿਰੀ ਕੇਂਦਰਾਂ ਦਾ ਨਿਰਮਾਣ ਕਰ ਰਹੇ ਹਾਂ ਜੋ ਮੌਕੇ ਪੈਦਾ ਕਰਦੇ ਹਨ ਅਤੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਲੋਕਾਂ ਵਿੱਚ ਮਾਣ ਭਰਦੇ ਹਨ। ਅਜਿਹਾ ਜੁੜਿਆ ਹੋਇਆ ਸ਼ਹਿਰ ਬਣਨ ਲਈ ਬ੍ਰੈਂਪਟਨ ਨੂੰ ਅੱਗੇ ਲਿਜਾ ਰਹੇ ਹਾਂ, ਜੋ ਸਭ ਨੂੰ ਸ਼ਾਮਲ ਕਰਨ ਵਾਲਾ, ਬੇਬਾਕ ਅਤੇ ਨਵੀਨਤਾਕਾਰੀ ਹੋਵੇ। ਸਾਨੂੰ [Twitter](#) ਅਤੇ [Facebook](#) 'ਤੇ ਫਾਲੋ ਕਰੋ। www.brampton.ca 'ਤੇ ਹੋਰ ਜਾਣੋ।

ਮੀਡੀਆ ਸੰਪਰਕ

ਨੈਟਲੀ ਸਟੋਗਡਿਲ (Natalie Stogdill)

ਮੀਡੀਆ ਕੋਆਰਡੀਨੇਟਰ

ਸਿਟੀ ਆਫ ਬ੍ਰੈਂਪਟਨ

905.874.3654 | natalie.stogdill@brampton.ca